

ਮੈਂ ਐਨਲਾਈਨ ਹਲਫਨਾਮਾਂ ਦੀ ਵਰਤੋਂ ਕਿਉਂ ਅਤੇ ਕਿਸ ਤਰ੍ਹਾਂ ਕਰ ਸਕਦਾ/ਸਕਦੀ ਹਾਂ?

ਕਿਉਂ?

1. ਪਹਿਲੇ ਸਾਲ ਵਿਚ ਦਾਖਲਾ ਲੈਂਦੇ ਸਮਾਂ ਅਤੇ ਫਿਰ ਸਾਲਾਨਾ ਪੰਜੀਕਰਣ ਦੇ ਸਮਾਂ ਹਰ ਵਿਦਿਆਰਥੀ / ਮਾਤਾ ਪਿਤਾ ਨੂੰ ਹਰ ਸਾਲ ਇਹ ਐਂਟੀ ਰੈਗਿੰਗ ਹਲਫਨਾਮਾ ਜਮਾ ਕਰਨਾ ਲਾਜ਼ਮੀ ਹੈ। ਇਹ ਯੂਜੀਸੀ ਰੈਗੂਲੇਸ਼ਨ ਹਨ।
2. ਇਹ ਮਾਣਯੋਗ ਸੁਪ੍ਰੀਮ ਕੋਰਟ ਦੇ ਆਦੇਸ਼ ਅਨੁਸਾਰ ਵਿਦਿਆਰਥੀਆਂ ਦਾ ਵੇਰਵਾ ਇਕੱਠਾ ਕਰ ਕੇ ਇਨ੍ਹਾਂ ਹਲਫਨਾਮਾਂ ਨੂੰ ਇਕੱਠ ਕਰਕੇ ਕੇ ਕੇਂਦਰੀ ਸਥਾਨ ਉੱਤੇ ਇਲੈਕਟਰਾਨਿਕ ਤਰੀਕੇ ਨਾਲ ਰੱਖਾ ਜਾਣਾ ਚਾਹੀਦਾ ਹੈ।
3. ਹੁਣ ਤੱਕ ਹਰ ਇੱਕ ਕਾਲਜ ਨੇ ਅਜਿਹੀ ਜਾਣਕਾਰੀ ਇਕੱਠ ਕੀਤੀ ਹੈ। ਪਰ ਇਸ ਨੂੰ ਕਿਸੇ ਕੇਂਦਰੀ ਸਥਾਨ ਤੇ ਸਟੋਰ ਨਹੀਂ ਕੀਤਾ ਹੈ। ਪਰ ਇਸ ਸਾਲ ਰੈਗਿੰਗ ਰੋਕਥਾਮ ਪ੍ਰੋਗ੍ਰਾਮ ਨੇ ਐਂਟੀ ਰੈਗਿੰਗ ਅਲਫਨਾਮਾਂ ਦੀ ਐਨਲਾਈਨ ਪ੍ਰਕਿਰਿਆ ਦਾ ਵਿਕਾਸ ਕੀਤਾ ਹੈ। ਜਿਸ ਦੇ ਨਤੀਜਿਆਂ ਵਜੋਂ ਇਸ ਜਾਣਕਾਰੀ ਨੂੰ ਕਾਲਜ ਦੇ ਅਫਸਰ ਇਸ ਜਾਣਕਾਰੀ ਨੂੰ ਅਲਗ ਤੋਂ ਇਕੱਠਾ ਨਹੀਂ ਕਰਨਗੇ। ਜਿਸ ਨਾਲ ਕਾਫੀ ਸਮਾਂ ਅਤੇ ਊਰਜਾ ਦੀ ਬਚਤ ਹੋਵੇਗੀ |

ਕਿਵੇਂ ?

4. ਇਹ ਇਕ ਸਰਲ ਪ੍ਰਕਿਰਿਆ ਹੈ ਜਿਸ ਵਿਚ 3 ਚਰਣ ਸ਼ਾਮਲ ਹਨ
 - ਚਰਣ 1): www.ANTIRAGGING.in ਜਾਂ www.AMANMOVEMENT.org ਤੇ ਲੈਗਇਨ ਕਰੋ। ਇਸ ਬਟਨ ਤੇ ਕਲਿੱਕ ਕਰੋ ਜਿਸ ਨੂੰ -ਐਨਲਾਈਨ ਹਲਫਨਾਮਾਂ ਕਿਹਾ ਜਾਂਦਾ ਹੈ।
 - ਚਰਣ 2): ਲੁੜੀਂਦੀਆਂ ਜਾਣਕਾਰੀ ਨੂੰ ਭਰ ਕੇ ਫਾਰਮ ਨੂੰ ਜਮਾ ਕਰੋ।
 - ਚਰਣ 3): ਸਫਲਤਾਪੂਰਵਕ ਪੂਰਾ ਕਰਨ ਤੇ ਤੁਸੀਂ ਵਿਦਿਆਰਥੀਆਂ ਅਤੇ ਮਾਤਾ ਪਿਤਾ ਦਾ ਹਲਫਨਾਮਾ ਈਮੇਲ ਰਾਹੀਂ ਭੇਜਾ ਜਾਵੇਗਾ।
5. ਜੇ ਤੁਹਾਡਾ ਕੋਈ ਈ ਮੇਲ ਪਤਾ ਨਹੀਂ ਹੋ ਤਾਂ ਲੈਗਇਨ ਕਰਨ ਤੋਂ ਪਹਿਲਾ ਆਪਣਾ ਈਮੇਲ ਬਣਾਉ। ਜੇ ਮਾਤਾ ਪਿਤਾ ਕੋਲ ਈਮੇਲ / ਮੋਬਾਈਲ / ਲੈਂਡਲਾਈਨ ਫੋਨ ਨੰਬਰ ਨਹੀਂ ਹੈ ਤਾਂ ਡਰੋ ਨਹੀਂ। ਤੁਸੀਂ ਆਪਣੇ ਦੇਸਤ ਜਾਂ ਰਿਸ਼ਤੇਦਾਰਾਂ ਦਾ ਈਮੇਲ / ਮੋਬਾਈਲ / ਲੈਂਡਲਾਈਨ ਫੋਨ ਨੰਬਰ ਵੀ ਦੇ ਸਕਦੇ ਹੋ। ਚਿੰਤਾ ਕਰਨ ਦੀ ਕੋਈ ਜਰੂਰਤ ਨਹੀਂ ਹੈ। ਜੇ ਤੁਸੀਂ ਫਾਰਮ ਜਮ੍ਹਾਂ ਕਰਦੇ ਸਮਾਂ ਕੋਈ ਗਲਤੀ ਕੀਤੀ ਹੈ ਤਾਂ ਤੁਸੀਂ ਦੁਬਾਰਾ

ਸ਼ੁਰੂ ਕਰ ਕੇ ਸਬਮਿਟ ਕਰ ਸਕਦੇ ਹੋ। ਇਸ ਵਿਚ ਕੋਈ ਪਰੇਸ਼ਾਨੀ ਨਹੀਂ ਹੈ। ਇਹ ਬਿਲਕੁਲ ਅਸਾਨ
ਕਿਰਿਆ ਹੈ।